

ਪਰਿਵਾਰ ਦੇ ਮੈਂਬਰਾਂ, ਦੋਸਤ ਅਤੇ ਹੋਰ ਸਹਾਇਤਾ ਕਰਨ ਵਾਲੇ ਲੋਕਾਂ ਦਾ ਤੁਹਾਡੀ ਕਿਸੇ ਜਾਂ ਸਾਰੀਆਂ ਅਪਉਆਂਇੰਟਮੈਂਟਾਂ ਵੇਲੇ ਹਾਜ਼ਰ ਰਹਿਣ ਦਾ ਹਮੇਸ਼ਾ ਸਵਾਗਤ ਹੈ।

ਜੇ ਤੁਹਾਨੂੰ ਆਪਣੀ ਮੁਲਾਕਾਤ ਰੱਦ ਕਰਨੀ ਪਵੇ..

ਜਿੰਨੀ ਜਲਦੀ ਹੋ ਸਕੇ, ਸਾਨੂੰ ਫੋਨ ਕਰੋ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਪਉਆਂਇੰਟਮੈਂਟ ਮੁੜ ਬਣਾ ਦੇਈਏ।

ਦੁਭਾਸ਼ੀਆ ਸੇਵਾ

ਜੇ ਤੁਸੀਂ ਐਨੀ ਚੰਗੀ ਤਰ੍ਹਾਂ ਅੰਗ੍ਰੇਜ਼ੀ ਬੋਲ ਜਾਂ ਸਮਝ ਨਹੀਂ ਸਕਦੇ ਕਿ ਇਲਾਜ ਸਬੰਧੀ ਗੱਲਬਾਤ ਕਰ ਸਕੋ ਤਾਂ ਅਸੀਂ ਤੁਹਾਡੇ ਲਈ ਪੇਸ਼ੇਵਰ ਮੈਡੀਕਲ ਦੁਭਾਸ਼ੀਏ ਦਾ ਇੰਤਜ਼ਾਮ ਕਰ ਸਕਦੇ ਹਾਂ। ਇਸ ਲਈ ਤੁਸੀਂ ਕੋਈ ਖ਼ਰਚਾ ਨਹੀਂ ਕਰਨਾ ਹੈ। ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ।



ਕਿਡਨੀ ਕੇਅਰ ਸੈਂਟਰ ਕਿਵੇਂ ਪਹੁੰਚੋ

ਇਹ ਸੈਂਟਰ ਰੌਇਲ ਸਿਟੀ ਸੈਂਟਰ ਮਾਲ ਵਿਖੇ ਸਥਿਤ ਹੈ।



ਪਾਰਕਿੰਗ

ਮਾਲ ਦੀ ਅੰਡਰਗ੍ਰਾਊਂਡ ਪਾਰਕਿੰਗ ਵਿਖੇ 4 ਘੰਟੇ ਦੀ ਮੁਫਤ ਪਾਰਕਿੰਗ ਉਪਲੱਬਧ ਹੈ। 6ਵੇਂ ਐਵੇਨਿਊ ਵੱਲੋਂ ਪ੍ਰਵੇਸ਼ ਕਰੋ।

ਸਕਾਈ ਟ੍ਰੇਨ

ਪਬਲਿਕ ਟ੍ਰਾਂਜ਼ਿਟ ਰਾਹੀਂ ਸੌਖੀ ਪਹੁੰਚ।

6ਵੇਂ ਐਵੇਨਿਊ ਅਤੇ 6ਵੀਂ ਸਟ੍ਰੀਟ ਦੇ ਬਸ ਸਟਾਪ ਤੇ ਚੁੱਕਣ ਅਤੇ ਛੱਡਣ ਲਈ ਸਹੂਲਤ। ਬਸਾਂ ਹੇਠ ਲਿਖੇ ਸਕਾਈ ਟ੍ਰੇਨ ਸਟੇਸ਼ਨਾਂ ਤੇ ਜਾਂਦੀਆਂ ਅਤੇ ਉਥੋਂ ਚਲਦੀਆਂ ਹਨ:

- 22ਵੀਂ ਸਟ੍ਰੀਟ ਸਟੇਸ਼ਨ
- ਨਿਊ ਵੈਸਟਮਿਨਸਟਰ ਸਟੇਸ਼ਨ
- ਕੋਲੰਬੀਆ ਸਟੇਸ਼ਨ

www.fraserhealth.ca

ਇਹ ਜਾਣਕਾਰੀ ਤੁਹਾਡੇ ਹੈਲਥ ਕੇਅਰ ਪ੍ਰੋਵਾਈਡਰ ਵੱਲੋਂ ਤੁਹਾਨੂੰ ਦਿੱਤੀ ਜਾਣਕਾਰੀ ਦਾ ਬਦਲ ਨਹੀਂ ਹੈ।

Catalogue #264711 (March 2016) Punjabi
To order: patienteduc.fraserhealth.ca



ਰੌਇਲ ਸਿਟੀ ਗੁਰਦਾ ਦੇਖਭਾਲ ਕੇਂਦਰ Royal City Kidney Care Centre New Westminster



ਕਿਡਨੀ ਕੇਅਰ ਸੈਂਟਰ
ਰੌਇਲ ਸਿਟੀ ਸੈਂਟਰ
ਸਵੀਟ 217
610 ਛੇਵੀਂ ਸਟ੍ਰੀਟ
ਨਿਊ ਵੈਸਟਮਿਨਸਟਰ, BC V3L 3C2
ਫੋਨ : 604-549-6300
ਫੈਕਸ : 604-549-6301



ਸਾਡੀਆਂ ਸੇਵਾਵਾਂ ਕੀ ਹਨ?

ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਤਾਕਿ ਤੁਹਾਡੀ ਸਿਹਤ ਨੂੰ ਬਿਹਤਰੀਨ ਅਤੇ ਗੁਰਦਿਆਂ ਨੂੰ ਜਿਨ੍ਹਾਂ ਵੱਧ ਤੋਂ ਵੱਧ ਵਧੀਆਂ ਤਰੀਕੇ ਨਾਲ ਚੱਲਦਾ ਰੱਖਿਆ ਜਾ ਸਕੇ, ਉਸ ਬਾਰੇ ਮਦਦ ਕਰੀਏ।

ਅਸੀਂ ਤੁਹਾਨੂੰ ਆਪਣੇ ਗੁਰਦੇ ਦੀ ਸਿਹਤ ਬਾਰੇ ਸਮਝਣ ਅਤੇ ਉਸ ਦੀ ਦੇਖਭਾਲ ਕਰਨ ਲਈ ਮਦਦ ਕਰਦੇ ਹਾਂ।

ਸਾਡੀਆਂ ਸੇਵਾਵਾਂ ਹਨ :

- ਤੁਹਾਡੇ ਗੁਰਦੇ ਦੀ ਸਿਹਤ ਦੀ ਲਗਾਤਾਰ ਨਿਗਰਾਨੀ।
- ਪੌਸ਼ਟਿਕ ਆਹਾਰ ਸਬੰਧੀ ਸਲਾਹ-ਮਸ਼ਵਰਾ।
- ਤੁਹਾਡੇ ਮੈਡੀਕਲ ਇਲਾਜ ਦੀ ਪੈਰਵੀ (ਫਾਲੋ ਅੱਪ)।
- ਜਜ਼ਬਾਤੀ ਤੌਰ ਤੇ ਸਹਾਰਾ ਦੇਣਾ।
- ਗੁਰਦੇ ਦੀ ਦੇਖਭਾਲ ਲਈ ਸਿੱਖਿਅਤ ਕਰਨਾ।

ਆਪਣੇ ਪਹਿਲੇ ਦੌਰੇ ਵੇਲੇ, ਤੁਸੀਂ ਗੁਰਦੇ ਦੀ ਦੇਖਭਾਲ ਕਰਨ ਵਾਲੀ ਟੀਮ (ਕਿਡਨੀ ਕੇਅਰ ਟੀਮ) ਨੂੰ ਮਿਲੋਗੇ। ਆਪਣੀ ਲੋੜ ਮੁਤਾਬਕ ਤੁਸੀਂ ਹੋਰ ਮੁਲਾਕਾਤਾਂ ਲਈ ਮੁੜ ਆਉਂਦੇ ਹੋ।

ਅਸੀਂ ਤੁਹਾਨੂੰ ਆਪਣੀ ਸਿਹਤ ਦੀ ਦੇਖਭਾਲ ਲਈ ਸਰਗਰਮ ਰੋਲ ਅਦਾ ਕਰਨ ਲਈ ਹੱਲਾਸ਼ੇਰੀ ਦਿੰਦੇ ਹਾਂ।

ਤੁਹਾਡੀ ਗੁਰਦੇ ਦੀ ਦੇਖਭਾਲ ਕਰਨ ਵਾਲੀ ਟੀਮ

ਯੂਨਿਟ ਕਲਰਕ

- ✓ ਤੁਹਾਡੀਆਂ ਕਲੀਨਿਕ ਦੀਆਂ ਅਪਉਆਇੰਟਮੈਂਟਾਂ ਦਾ ਪ੍ਰਬੰਧ ਕਰਦਾ ਹੈ।

ਨਰਸ

- ✓ ਤੁਹਾਡੇ ਗੁਰਦੇ ਦੀ ਸਿਹਤ ਦੀ ਨਿਗਰਾਨੀ ਕਰਦੀ ਹੈ।
- ✓ ਤੁਹਾਡੇ ਬਲੱਡ ਟੈਸਟ ਅਤੇ ਦਵਾਈਆਂ ਦੀ ਸਮੀਖਿਆ ਕਰਦੀ ਹੈ।

ਸ਼ੋਸ਼ਲ ਵਰਕਰ

- ✓ ਤੁਹਾਨੂੰ ਇਲਾਜ ਬਾਰੇ ਫੈਸਲੇ ਅਤੇ ਸਿਹਤ ਸੰਭਾਲ ਦੀ ਵਿਉਂਤ ਬਣਾਉਣ 'ਚ ਮਦਦ ਕਰਦੀ ਹੈ।
- ✓ ਤੁਹਾਨੂੰ ਕੌਂਸਲਿੰਗ ਅਤੇ ਭਾਈਚਾਰੇ ਦੇ ਸ਼੍ਰੇਣੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।

ਡਾਈਟੀਸ਼ੀਅਨ

- ✓ ਤੁਹਾਡੇ ਬਲੱਡ ਟੈਸਟਾਂ ਦੇ ਨਤੀਜੇ ਦੀ ਨਿਗਰਾਨੀ ਕਰਦਾ ਹੈ ਅਤੇ ਪੌਸ਼ਟਿਕ ਆਹਾਰ ਸਬੰਧੀ ਸਲਾਹ ਮਸ਼ਵਰਾ ਦਿੰਦੀ ਹੈ।

ਨੈਫਰੋਲੋਜਿਸਟ (ਗੁਰਦੇ ਦਾ ਡਾਕਟਰ)

- ✓ ਤੁਹਾਡੇ ਗੁਰਦੇ ਸਬੰਧੀ ਮੈਡੀਕਲ ਮਸਲੇ ਅਤੇ ਦਵਾਈਆਂ ਦੀ ਸਮੀਖਿਆ ਕਰਦਾ ਹੈ।

ਤੁਸੀਂ ਅਤੇ ਤੁਹਾਡਾ ਪਰਿਵਾਰ

- ✓ ਤੁਹਾਡੀ ਸਿਹਤ ਦੀ ਦੇਖਭਾਲ ਵਿੱਚ ਤੁਹਾਡੀ ਗੁਰਦਾ ਦੇਖਭਾਲ ਟੀਮ ਨਾਲ ਮਿਲ ਕੇ ਸਰਗਰਮ ਹਿੱਸਾ ਲੈਂਦੇ ਹਨ।

ਤੁਹਾਡੀ ਪਹਿਲੀ ਮੁਲਾਕਾਤ ਲਈ

ਫਾਰਮ

- ✓ ਜਿਹੜੇ ਫਾਰਮ ਅਸੀਂ ਤੁਹਾਨੂੰ ਭੇਜੇ ਸਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰੋ ਅਤੇ ਨਾਲ ਲੈ ਕੇ ਆਉ।

ਦਵਾਈਆਂ

- ✓ ਸਾਰੀਆਂ ਦਵਾਈਆਂ, ਵੀਟਾਮਿਨ ਅਤੇ ਹਰਬਲ ਸਪਲੀਮੈਂਟ, ਜੋ ਕਿ ਤੁਸੀਂ ਇਸ ਵੇਲੇ ਲੈ ਰਹੇ ਹੋ।

ਬਲੱਡ ਟੈਸਟ

- ✓ ਆਪਣੀ ਅਪਉਆਇੰਟਮੈਂਟ ਤੋਂ ਪਹਿਲਾਂ ਬਿਲਕੁਲ ਤਾਜ਼ਾ ਬਲੱਡ ਟੈਸਟ ਕਰਵਾਓ

ਪਛਾਣ

- ✓ ਆਪਣਾ ਬੀਸੀ ਸਰਵਿਸਿਜ਼ ਕਾਰਡ ਜਾਂ ਆਪਣਾ ਬੀਸੀ ਕੇਅਰ ਕਾਰਡ (ਪਰਸਨਲ ਹੈਲਥ ਕਾਰਡ) ਅਤੇ ਪਛਾਣ ਲਈ ਫੋਟੋ (ਸ਼ਨਾਖਤੀ ਫੋਟੋ) ਨਾਲ ਲੈ ਕੇ ਆਉ।

ਅਸੀਂ ਤੁਹਾਨੂੰ ਮਿਲਣ ਦੀ ਉਮੀਦ ਕਰਦੇ ਹਾਂ।

